

ਅੰਤਕਾ B - ਮਤਦਾਤਾ ਸਿੱਖਿਆ ਅਤੇ ਆਉਟਰੀਚ ਪਲਾਨ ਦਾ ਵੇਰਵਾ

ਦ ਕਾਉਂਟੀ ਐਂਡ Santa Clara ਦੇ ਰਜਿਸਟਰਾਰ ਐਂਡ ਵੋਟਰਸ (ROV) ਕਾਉਂਟੀ ਦੇ ਨਿਵਾਸੀਆਂ ਵਿੱਚ ਵੋਟਰਾਂ ਦੀ ਸ਼ਮੂਲੀਅਤ ਦੀ ਵੰਨ-ਸੁਵੰਨਤਾ ਲਿਆਉਣ ਲਈ ਵਚਨਬੱਧ ਹਨ। ਮਤਦਾਤਾ ਸਿੱਖਿਆ ਅਤੇ ਆਉਟਰੀਚ ਪਲਾਨ ਉਨ੍ਹਾਂ ਵੱਖ-ਵੱਖ ਗਤੀਵਿਧੀਆਂ ਦੀ ਰੂਪਰੇਖਾ ਦਿੰਦਾ ਹੈ ਜੋ ਭਾਈਚਾਰਕ ਭਾਈਵਾਲੀਆਂ ਨੂੰ ਵਧਾਉਣ, ਜਨਤਕ ਸ਼ਮੂਲੀਅਤ ਦੇ ਮੌਕਿਆਂ ਦਾ ਵਿਸਤਾਰ ਕਰਨ, ਅਤੇ ਵੋਟ ਕੇਂਦਰ ਮਾਡਲ ਨਾਲ ਹੋਣ ਵਾਲੇ ਵੋਟਰ ਦੇ ਤਜਰਬੇ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਕੀਤੀਆਂ ਜਾ ਸਕਦੀਆਂ ਹਨ। ਵੋਟਰ ਦੇ ਰਜਿਸਟਰੀਕਰਣ ਅਤੇ ਸ਼ਮੂਲੀਅਤ ਨੂੰ ਵਧਾਉਣ ਲਈ ਹਰ ਸਾਲ ਹੇਠ ਲਿਖੀਆਂ ਗਤੀਵਿਧੀਆਂ ਦੀ ਯੋਜਨਾ ਬਣਾਈ ਜਾਂਦੀ ਹੈ।

ਆਉਟਰੀਚ ਦੀਆਂ ਕਿਸਮਾਂ:

- ਪਰੰਪਰਾਗਤ ਆਉਟਰੀਚ: ਹੇਠਾਂ ਸੂਚੀਬੱਧ ਗਤੀਵਿਧੀਆਂ ਵੋਟਰ ਸਿੱਖਿਆ ਅਤੇ ਆਉਟਰੀਚ ਯਤਨਾਂ ਦੀਆਂ ਉਨ੍ਹਾਂ ਕਿਸਮਾਂ ਨੂੰ ਦਰਸਾਉਂਦੀਆਂ ਹਨ ਜਿੰਨ੍ਹਾਂ ਦੀ ਰਜਿਸਟਰਾਰ ਐਂਡ ਵੋਟਰਸ (ROV) ਯੋਜਨਾ ਬਣਾਉਂਦਾ ਹੈ ਅਤੇ ਨਿਰਧਾਰਤ ਚੋਣਾਂ ਦੀ ਪਰਵਾਹ ਕੀਤੇ ਬਗ਼ੈਰ ਸਾਰਾ ਸਾਲ ਹਿੱਸਾ ਲੈਂਦਾ ਹੈ। ਇਨ੍ਹਾਂ ਗਤੀਵਿਧੀਆਂ ਵਿੱਚ, ਰਜਿਸਟਰਾਰ ਐਂਡ ਵੋਟਰਸ (ROV) ਵੋਟਰ ਦੀ ਸਿੱਖਿਆ ਲਈ ਸਾਹਿਤ, ਨਾਗਰਿਕ ਅਤੇ ਸਥਾਨਕ ਸਰਕਾਰੀ ਸੈਮੇ, ਰਜਿਸਟਰਾਰ ਐਂਡ ਵੋਟਰਸ (ROV) ਦੀ ਬ੍ਰਾਂਡ ਵਾਲੀ ਆਉਟਰੀਚ ਸਮੱਗਰੀਆਂ ਅਤੇ ਜਨਤਾ ਲਈ ਡੂੰਘਾਈ ਨਾਲ ਕੀਤੇ ਗਏ ਵਿਚਾਰ ਵਟਾਂਦਰੇ ਪ੍ਰਦਾਨ ਕਰਦਾ/ਦੀ ਹੈ।
 - ਟੇਬਲਿੰਗ – ਜ਼ਿਆਦਾਤਰ ਆਮ ਆਉਟਰੀਚ ਸਮਾਰੋਹ ਸੈਮੇ, ਸਾਹਿਤ, ਵੋਟਰ ਸਿੱਖਿਆ, ਵੋਟਰ ਰਜਿਸਟ੍ਰੇਸ਼ਨ, ਅਤੇ ਚੋਣ ਅਧਿਕਾਰੀ ਦੀ ਭਰਤੀ ਪ੍ਰਦਾਨ ਕਰਨ ਲਈ ਟੇਬਲਿੰਗ ਦੇ ਤਹਿਤ ਆਉਂਦੇ ਹਨ
 - ਬੂਥਾਂ ਦੀ ਮੇਜ਼ਬਾਨੀ ਕਰਨਾ – ਵੱਡੀ ਮਾਤਰਾ ਵਿੱਚ ਹੋਣ ਵਾਲੇ ਆਉਟਡੋਰ ਸਮਾਰੋਹਾਂ, ਮੇਲਿਆਂ ਅਤੇ ਕੰਵੇਨਸ਼ਨਾਂ ਦੀ ਬੇਨਤੀ ਦੇ ਅਨੁਸਾਰ, ਅਸੀਂ ਸੈਮੇ, ਸਾਹਿਤ, ਵੋਟਰ ਸਿੱਖਿਆ, ਵੋਟਰ ਰਜਿਸਟ੍ਰੇਸ਼ਨ, ਅਤੇ ਚੋਣ ਅਧਿਕਾਰੀ ਦੀ ਭਰਤੀ ਪ੍ਰਦਾਨ ਕਰਦੇ ਹਾਂ
 - ਵੋਟਰ ਰਜਿਸਟ੍ਰੇਸ਼ਨ ਟ੍ਰੇਨਿੰਗ – ਵਿਅਕਤੀਗਤ/ਸੰਗਠਨ ਦੀ ਬੇਨਤੀ ਅਨੁਸਾਰ, ਅਸੀਂ ਇਸ ਬਾਰੇ ਸਿਖਲਾਈ ਪ੍ਰਦਾਨ ਕਰਦੇ ਹਾਂ ਕਿ ਰਾਜ ਦੇ ਸੱਕਤਰ ਤੋਂ ਮਿਲੀ ਸਮੱਗਰੀ ਦੇ ਆਧਾਰ 'ਤੇ ਵੋਟਰ ਰਜਿਸਟ੍ਰੇਸ਼ਨ ਡਰਾਇਵ ਦੀ ਮੇਜ਼ਬਾਨੀ ਕਿਵੇਂ ਕੀਤੀ ਜਾਵੇ
 - ਵੋਟਰ ਸਿੱਖਿਆ ਪ੍ਰਸਤੁਤੀਆਂ – ਸੰਗਠਨਾਂ ਦੀ ਬੇਨਤੀ ਅਨੁਸਾਰ, ਵੋਟਰ ਸਿੱਖਿਆ ਪ੍ਰਸਤੁਤੀਆਂ ਵਿੱਚ ਵੋਟਰ ਦੀ ਚੋਣ ਅਧਿਨਿਯਮ ਵਿੱਚ ਬਦਲਾਵਾਂ, ਨਾਗਰਿਕ 101, ਵੋਟ ਪਾਉਣ ਸੰਬੰਧੀ ਅਧਿਕਾਰਾਂ, ਅਤੇ ਵੋਟ ਪਾਉਣ ਲਈ ਰਜਿਸਟਰ/ਪ੍ਰੀ-ਰਜਿਸਟਰ ਕਿਵੇਂ ਕੀਤਾ ਜਾਏ, ਸੰਬੰਧੀ ਵਿਸ਼ੇ ਕਵਰ ਕੀਤੇ ਜਾਂਦੇ ਹਨ
 - ਹਾਈ ਸਕੂਲ ਵੋਟਰ ਰਜਿਸਟ੍ਰੇਸ਼ਨ ਡਰਾਇਵ – ਹਾਈ ਸਕੂਲਾਂ ਨਾਲ ਵੋਟਰ ਰਜਿਸਟ੍ਰੇਸ਼ਨ ਡਰਾਇਵ ਦਾ ਆਯੋਜਨ ਕਰਨ ਲਈ ਤਾਲਮੇਲ ਕਰਨਾ ਅਤੇ ਉਨ੍ਹਾਂ ਦੀ ਸਹਾਇਤਾ ਕਰਨਾ
 - ਨੈੱਟਵਰਕਿੰਗ/ਨਾਗਰਿਕ ਸਮਾਰੋਹ – ਭਾਈਚਾਰਕ ਸਮਾਰੋਹਾਂ ਵਿੱਚ ਮੌਜੂਦਗੀ ਅਤੇ ਭਾਈਵਾਲੀ ਅਤੇ ਵੱਖ-ਵੱਖ ਸ਼ਹਿਰ ਦੇ ਚੈਂਬਰ ਐਂਡ ਕਾਮਰਸ, ਸ਼ਹਿਰੀ ਕੌਂਸਲ ਜ਼ਿਲ੍ਹੇ, ਵਗੈਰਾ ਲਈ ਸਮਾਰੋਹਾਂ ਵਿੱਚ ਸਹਾਇਤਾ ਕਰਨਾ।

ਅੰਤਕਾ B - ਮਤਦਾਤਾ ਸਿੱਖਿਆ ਅਤੇ ਆਉਟਰੀਚ ਪਲਾਨ ਦਾ ਵੇਰਵਾ

- ਵੋਟਰ ਦੀ ਚੋਣ ਅਧਿਨਿਯਮ-ਸੰਬੰਧੀ ਆਉਟਰੀਚ: ਰਜਿਸਟਰਾਰ ਐਫ ਵੋਟਰਸ (ROV) ਵੋਟਰ ਦੀ ਚੋਣ ਅਧਿਨਿਯਮ ਅਧੀਨ ਲਾਗੂ ਕੀਤੇ ਗਏ ਬਦਲਾਵਾਂ ਬਾਰੇ ਵੋਟਰਾਂ ਨੂੰ ਜਾਣੂ ਕਰਵਾਉਣਾ ਜਾਰੀ ਰੱਖੇਗਾ। ਹੇਠਾਂ ਸੂਚੀਬੱਧ ਗਤੀਵਿਧੀਆਂ ਆਉਟਰੀਚ ਯਤਨਾਂ ਦੀਆਂ ਉਨ੍ਹਾਂ ਕਿਸਮਾਂ ਨੂੰ ਦਰਸਾਉਂਦੀਆਂ ਹਨ ਜਿੰਨਾਂ ਦੀ ਰਜਿਸਟਰਾਰ ਐਫ ਵੋਟਰਸ (ROV) Santa Clara ਕਾਉਂਟੀ ਦੇ ਸਦੱਸਾਂ ਅਤੇ ਸੰਗਠਨਾਂ ਨਾਲ ਮੇਜ਼ਬਾਨੀ ਕਰੇਗਾ, ਵਿੱਚ ਹਿੱਸਾ ਲਵੇਗਾ, ਅਤੇ ਜਿਨ੍ਹਾਂ ਨਾਲ ਜੁੜੇਗਾ:
 - ਪ੍ਰਸਤੁਤੀਆਂ
 - ਵਿਚਾਰ-ਵਟਾਂਦਰੇ ਜਾਂ ਸਵਾਲ-ਜਵਾਬ ਸੈਸ਼ਨ
 - ਭਾਈਵਾਲੀ ਦਾ ਨਿਰਮਾਣ (ਭਾਈਚਾਰੇ ਅਧਾਰਤ ਸੰਗਠਨਾਂ (Community Based Organizations, CBOs) ਨਾਲ ਵਿਅਕਤੀਗਤ ਮੀਟਿੰਗਾਂ ਕਰਨਾ)
 - ਵਰਕਸ਼ਾਪ (ਭਾਸ਼ਾ ਅਤੇ ਪਹੁੰਚਨੀਯਤਾ ਸੰਬੰਧੀ ਜ਼ਰੂਰਤਾਂ ਵਾਲੇ ਭਾਈਚਾਰਿਆਂ ਲਈ)
 - ਸਿੱਖਿਆ ਦੇਣ ਵਾਲਿਆਂ ਨੂੰ ਸਿਖਲਾਈ ਦੇਣ ਦੇ ਪ੍ਰੋਗਰਾਮ (TTT) (ਸੁਨੇਹੇ ਨੂੰ ਵਿਅਕਤੀਗਤ ਬਣਾਉਣ ਅਤੇ ਵਧਾਉਣ ਲਈ ਆਉਟਰੀਚ ਸਾਥੀ ਨੂੰ ਸਿਖਲਾਈ ਦੇਣਾ)
 - ਵੋਟ ਪਾਉਣ ਦੇ ਸਾਧਨ/ਮਸ਼ੀਨ ਦਾ ਪ੍ਰਦਰਸ਼ਨ

ਬ੍ਰਾਂਡਿੰਗ/ਸੁਨੇਹਾ: ਦ ਕਾਉਂਟੀ ਐਫ Santa Clara ਵੋਟ ਕੇਂਦਰਾਂ ਅਤੇ ਉਨ੍ਹਾਂ ਦੁਆਰਾ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਪ੍ਰਚਾਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਸੋਚਿਆ- ਸਮਝਿਆ ਫੈਸਲਾ ਲਿਆ ਹੈ, ਜਿਸ ਵਿੱਚ ਹਰੇਕ ਵੋਟਰ ਦੁਆਰਾ ਡਾਕ-ਰਾਹੀਂ-ਵੋਟ ਬੈਲਟ ਪ੍ਰਾਪਤ ਕਰਨ ਬਾਰੇ ਜਾਣਕਾਰੀ ਸ਼ਾਮਲ ਹੈ। ਰਜਿਸਟਰਾਰ ਐਫ ਵੋਟਰਸ (ROV) ਵੋਟਰ ਦੀ ਚੋਣ ਅਧਿਨਿਯਮ ਰਾਹੀਂ ਪ੍ਰਭਾਵਿਤ ਹੋਏ ਵੋਟਰਾਂ 'ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖੇਗਾ: ਉਹ ਵੋਟਰ ਜੋ ਵਿਅਕਤੀਗਤ ਤੌਰ 'ਤੇ ਵੋਟ ਪਾਉਣਾ ਪਸੰਦ ਕਰਦੇ ਹਨ।